

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਦੇ ਫਾਇਰ ਚੀਫ਼ ਬਿਲ ਬੋਏਸ ਨੂੰ ਕੈਨੇਡਾ ਦੇ ਫਾਇਰ ਚੀਫ਼ ਆਫ ਦ ਯੀਅਰ ਦਾ ਅਵਾਰਡ ਦਿੱਤਾ ਗਿਆ

ਬ੍ਰੈਂਪਟਨ, ਓਨਟਾਰੀਓ (13 ਸਤੰਬਰ, 2021) – ਅੱਜ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ (ਬੀ.ਐਫ.ਈ.ਐਸ.) (Brampton Fire and Emergency Services) (BFES) ਦੇ ਚੀਫ਼ ਬਿਲ ਬੋਏਸ (Bill Boyes) ਨੂੰ ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫ਼ਸ (ਸੀ.ਏ.ਐਫ.ਸੀ.) (Canadian Association of Fire Chiefs) (CAFC) ਅਤੇ ਕੈਨੇਡਾ ਦੇ ਫਾਇਰ ਅੰਡਰਰਾਈਟਰਸ ਸਰਵੇ (Fire Underwriters Survey) ਵੱਲੋਂ ਫਾਇਰ ਚੀਫ਼ ਆਫ ਦ ਯੀਅਰ (Fire Chief of the Year) ਦਾ ਅਵਾਰਡ ਦਿੱਤਾ ਗਿਆ। ਇਹ ਸਾਲਾਨਾ ਪ੍ਰੋਗਰਾਮ, ਪੂਰੇ ਕੈਨੇਡਾ ਵਿੱਚ ਫਾਇਰ ਸਰਵਿਸਿਜ਼ ਇੰਡਸਟਰੀ ਵਿੱਚ ਸਰਬੋਤਮ ਵਿਅਕਤੀਆਂ ਨੂੰ ਸਨਮਾਨਿਤ ਕਰਦਾ ਹੈ।

ਚੀਫ਼ ਬੋਏਸ ਦਾ ਫਾਇਰ ਕੈਰੀਅਰ ਬ੍ਰੈਂਪਟਨ ਵਿੱਚ ਸ਼ੁਰੂ ਹੋਇਆ ਸੀ, ਜਿੱਥੇ ਉਹ ਪਹਿਲਾਂ ਫਾਇਰਫਾਈਟਰ ਵਜੋਂ ਅਤੇ ਬਾਅਦ ਵਿੱਚ ਕੈਪਟਨ ਵਜੋਂ ਵਿਕਸਿਤ ਹੋਏ। 2017 ਤੋਂ ਬ੍ਰੈਂਪਟਨ ਦੇ ਫਾਇਰ ਚੀਫ਼ ਵਜੋਂ ਸੇਵਾ ਦਿੰਦੇ ਹੋਏ, ਉਹ ਵਿਭਾਗ ਦੇ ਲਗਾਤਾਰ ਵਿਕਾਸ ਅਤੇ ਸਿੱਖਿਆ ਦੇ ਸੰਚਾਲਕ ਰਹੇ ਹਨ, ਨਾਲ ਹੀ ਉਹ ਬਹੁਤ ਵਧੀਆ ਕਿਸਮ ਦੀ ਫਾਇਰ ਸੇਫਟੀ ਅਤੇ ਸੇਵਾ ਲਈ ਵਚਨਬੱਧ ਵੀ ਰਹੇ ਹਨ। ਲਗਾਤਾਰ ਵਾਧੇ ਦੇ ਮਜ਼ਬੂਤ ਹਿਮਾਇਤੀ, ਚੀਫ਼ ਬੋਏਸ ਦੇ ਅੰਦਰ, ਵੰਨ-ਸੁਵੰਨਤਾ, ਬਰਾਬਰੀ ਅਤੇ ਸ਼ਮੂਲੀਅਤ ਵਿੱਚ ਸੁਧਾਰ ਕਰਨ ਦੇ ਮਹੱਤਵ ਨੂੰ ਲੈ ਕੇ ਜੋਸ਼ ਹੈ ਅਤੇ ਉਹ ਜਨਤਾ ਲਈ ਜਾਰੀ ਟ੍ਰੇਨਿੰਗ ਮੌਕਿਆਂ ਅਤੇ ਵਰਚੁਅਲ (ਆਭਾਸੀ) ਕੈਰੀਅਰ ਸੂਚਨਾ ਸੈਸ਼ਨਾਂ ਦੇ ਦੁਆਰਾ ਇਸਨੂੰ ਹੋਰ ਮਜ਼ਬੂਤ ਬਣਾਉਂਦੇ ਹਨ।

ਕੋਵਿਡ-19 (COVID-19) ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ, ਚੀਫ਼ ਬੋਏਸ ਨੇ ਫਾਇਰ ਚੀਫ਼ ਵਜੋਂ ਆਪਣੀ ਭੂਮਿਕਾ ਦੇ ਪ੍ਰਤੀ ਵਚਨਬੱਧ ਰਹਿੰਦੇ ਹੋਏ, ਸਿਟੀ ਦੀ ਐਮਰਜੈਂਸੀ ਮੈਨੇਜਮੈਂਟ (Emergency Management) ਰਿਸਪਾਂਸ ਟੀਮ ਵਿੱਚ ਲੀਡਰਸ਼ਿਪ ਭੂਮਿਕਾ ਦੀ ਜ਼ਿੰਮੇਵਾਰੀ ਲੈਂਦੇ ਹੋਏ, ਇਸ ਚੁਣੌਤੀ ਦੇ ਦੌਰਾਨ ਕਮਿਊਨਿਟੀ ਦੀ ਅਗਵਾਈ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ।

ਚੀਫ਼ ਬੋਏਸ, ਇਨੋਵੇਸ਼ਨ ਲਈ ਅਸਲੀ ਚੈਂਪੀਅਨ ਹਨ। ਉਹ ਵਿਭਾਗ ਦੇ ਫਾਇਰ ਮਾਸਟਰ ਪਲਾਨ (Fire Master Plan) ਦੇ ਦੁਆਰਾ, ਲਗਾਤਾਰ ਬੀ.ਐਫ.ਈ.ਐਸ. ਅਤੇ ਸ਼ਹਿਰ ਨੂੰ ਸਫਲਤਾ ਦੀ ਸਥਿਤੀ ਵਿੱਚ ਲਿਆਉਣ ਲਈ ਕੰਮ ਕਰਦੇ ਹਨ। ਇਸ ਸਾਲ ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਪੂਰੀ ਤਰ੍ਹਾਂ ਇਲੈਕਟ੍ਰਿਕ-ਪਾਵਰਡ ਫਾਇਰ ਟਰੱਕ ਦੇ ਨਾਲ ਫ੍ਰੰਟ-ਲਾਈਨ ਪੰਪਰ ਦੀ ਬਦਲੀ ਕਰਨ ਦੀਆਂ ਬੀ.ਐਫ.ਈ.ਐਸ. ਦੀਆਂ ਯੋਜਨਾਵਾਂ ਨੂੰ ਪ੍ਰਵਾਨਗੀ ਦਿੱਤੀ, ਜੋ ਗ੍ਰੀਨਹਾਊਸ ਗੈਸਾਂ ਨੂੰ ਘਟਾਉਣ ਅਤੇ ਗ੍ਰੀਨ ਸਿਟੀ (Green City) ਬਣਨ ਦੇ ਬ੍ਰੈਂਪਟਨ ਦੇ ਟੀਚੇ ਵਿੱਚ ਸਹਾਇਕ ਹੋਵੇਗਾ।

ਚੀਫ਼ ਬੋਏਸ ਕਾਰਪੋਰੇਸ਼ਨ ਦੇ ਸਮਰਪਿਤ ਅਤੇ ਸਨਮਾਨਿਤ ਮੈਂਬਰ ਹਨ। ਉਹਨਾਂ ਨੂੰ ਕਾਉਂਸਲਰ ਰੋਏਨਾ ਸੈਨਟੋਸ (Rowena Santos) ਨੇ ਨਾਮਾੰਕਿਤ ਕੀਤਾ ਸੀ ਅਤੇ ਪੀਲ ਰੀਜਨਲ ਪੁਲਿਸ ਚੀਫ਼, ਨਿਸ਼ਾਨ ਦੁਰਾਈਐੱਪਾ (Peel Regional Police Chief, Nishan Duraiappah) ਸਮੇਤ, ਸਿਟੀ ਦੀ ਸਮੁੱਚੀ ਲੀਡਰਸ਼ਿਪ ਟੀਮ ਅਤੇ ਅਣਗਿਣਤ ਸਹਿਕਰਮੀਆਂ – ਅੰਦਰੂਨੀ ਤੌਰ ਤੇ ਅਤੇ ਕਮਿਊਨਿਟੀ ਦੇ ਅੰਦਰ ਦੋਵਾਂ ਵੱਲੋਂ ਉਹਨਾਂ ਦੀ ਹਿਮਾਇਤ ਕੀਤੀ ਗਈ ਸੀ।

ਹਵਾਲੇ

“ਚੀਫ਼ ਬੋਏਸ ਨੂੰ ਇਸ ਅਵਾਰਡ ਲਈ ਵਧਾਈ ਹੋਵੇ, ਜਿਸਦੇ ਉਹ ਪੂਰੀ ਤਰ੍ਹਾਂ ਹੱਕਦਾਰ ਹਨ। ਉਹ ਸਾਡੀ ਲੀਡਰਸ਼ਿਪ ਟੀਮ ਦੇ ਬਹੁਮੁੱਲੇ ਮੈਂਬਰ ਹਨ, ਜੋ ਚੀਫ਼ ਦੀ ਭੂਮਿਕਾ ਦੇ ਹਰ ਕੰਮ ਲਈ ਸਮਰਪਿਤ ਹਨ; ਉਹ ਕਮਿਊਨਿਟੀ ਬਿਲਡਰ, ਸੁਰੱਖਿਆ ਲਈ ਚੈਂਪੀਅਨ, ਇਨੋਵੇਟਿਵ ਵਿਚਾਰਵਾਨ ਅਤੇ ਦਇਆਵਾਨ ਲੀਡਰ ਹਨ। 2017 ਤੋਂ,

ਚੀਫ ਬੇਏਸ ਨੇ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ ਨੂੰ ਅਗਾਂਹਵਧੂ ਸੇਚ ਵਾਲੀ, ਆਧੁਨਿਕ ਟੀਮ ਵਿੱਚ ਬਦਲਿਆ ਹੈ, ਜੋ ਇਹ ਅੱਜ ਹੈ। ਅਸੀਂ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ ਅਤੇ ਉਹਨਾਂ ਦੀ ਜਾਰੀ ਵਚਨਬੱਧਤਾ ਲਈ ਉਹਨਾਂ ਦੇ ਧੰਨਵਾਦੀ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਜਦੋਂ ਵੀ ਕਮਿਊਨਿਟੀ ਨੂੰ ਚੀਫ ਬੇਏਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਤਾਂ ਉਹ ਇਸਦੀ ਅਗਵਾਈ ਕਰਨ ਅਤੇ ਇਸਨੂੰ ਸੇਵਾ ਦੇਣ ਲਈ ਲਗਾਤਾਰ ਆਪਣੀ ਡਿਊਟੀ ਤੋਂ ਕਿਤੇ ਵਧ ਕੇ ਕੰਮ ਕਰਦੇ ਹਨ। ਉਹ ਫਾਇਰ ਸਰਵਿਸਿਜ ਵਿੱਚ ਇਨੋਵੇਸ਼ਨ ਦੇ ਆਗੂ ਹਨ ਅਤੇ ਅਜਿਹੀ ਟੀਮ ਬਣਾਉਣ ਲਈ ਸਮਰਪਿਤ ਹਨ, ਜੋ ਸ਼ਮੂਲੀਅਤ ਵਾਲੀ, ਜੁੜੀ ਹੋਈ ਅਤੇ ਅਗਾਂਹਵਧੂ-ਸੇਚ ਵਾਲੀ ਹੋਵੇ। ਬ੍ਰੈਂਪਟਨ ਟੀਮ, ਉਹਨਾਂ ਦੇ ਸਾਥੀ ਕਮਿਸ਼ਨਰਾਂ ਅਤੇ ਕਮਿਊਨਿਟੀ ਦੇ ਨਾਲ ਸਹਿਯੋਗਾਤਮਕ ਦ੍ਰਿਸ਼ਟੀਕੋਣ ਰੱਖਣ ਦਾ ਉਹਨਾਂ ਦਾ ਯਕੀਨ ਹੀ ਉਹਨਾਂ ਨੂੰ ਅਸਲੀ ਲੀਡਰ ਵਜੋਂ ਸਭ ਤੋਂ ਅਲਗ ਕਰਦਾ ਹੈ।”

- ਰੋਏਨਾ ਸੈਨਟੋਸ (Rowena Santos), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਚੇਅਰ, ਕਮਿਊਨਿਟੀ ਸਰਵਿਸਿਜ, ਸਿਟੀ ਆਫ ਬ੍ਰੈਂਪਟਨ

“ਚੀਫ ਬੇਏਸ ਇੱਕ ਮਿਸਾਲੀ ਲੀਡਰ ਹਨ, ਜੋ ਬਹਾਦਰੀ, ਭਰੋਸੇ, ਦਇਆ ਅਤੇ ਅਖੰਡਤਾ ਦੇ ਸਾਡੇ ਕਾਰਪੋਰੇਟ ਮੁੱਲਾਂ ਨੂੰ ਸ਼ਾਮਲ ਕਰਦੇ ਹਨ। ਉਹ ਅਗਾਂਹ-ਵਧੂ ਸੇਚ ਵਾਲੇ ਹਨ ਅਤੇ ਉਹਨਾਂ ਨੇ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ ਦੀ ਸਮੁੱਚੀ ਟੀਮ ਨੂੰ ਇੰਡਸਟਰੀ ਵਿੱਚ ਲੀਡਰਾਂ ਅਤੇ ਭਰੋਸੇਮੰਦ ਕਮਿਊਨਿਟੀ ਮੈਂਬਰਾਂ ਵਜੋਂ ਕਾਇਮ ਕੀਤਾ ਹੈ। ਚੀਫ ਤੁਹਾਨੂੰ ਵਧਾਈ ਹੋਵੇ!”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਚੀਫ ਬੇਏਸ ਨੇ ਹਮੇਸ਼ਾ ਫਾਇਰ ਚੀਫ ਵਜੋਂ ਆਪਣੀਆਂ ਡਿਊਟੀਆਂ ਪੂਰੀਆਂ ਕਰਨ ਵਿੱਚ ਕਿਤੇ ਵਧ ਕੇ ਕੰਮ ਕੀਤਾ ਹੈ। ਕੋਵਿਡ-19 ਆਉਣ ਤੇ, ਉਹਨਾਂ ਨੇ ਪੂਰੇ ਦਿਲ ਨਾਲ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਅਤੇ ਕਮਿਊਨਿਟੀ ਦੀ ਸੁਰੱਖਿਆ ਅਤੇ ਸਿਹਤ ਨੂੰ ਸਹਿਯੋਗ ਕਰਨ ਤੇ ਕੇਂਦਰਿਤ ਮਜ਼ਬੂਤ ਅਤੇ ਦਇਆਵਾਨ ਲੀਡਰ ਵਜੋਂ ਸ਼ਾਨਦਾਰ ਕੰਮ ਕੀਤਾ। ਮੈਂ, ਪੀਲ ਰੀਜਨਲ ਪੁਲਿਸ ਸਮੇਤ ਐਮਰਜੈਂਸੀ ਸਰਵਿਸ ਭਾਈਵਾਲਾਂ ਦੇ ਨਾਲ ਉਹਨਾਂ ਦੇ ਸਹਿਯੋਗ ਦੀ ਕਦਰ ਕਰਦਾ ਹਾਂ। ਉਹਨਾਂ ਤੋਂ ਵੱਧ ਇਸ ਸਨਮਾਨ ਦਾ ਕੋਈ ਹੋਰ ਹੱਕਦਾਰ ਨਹੀਂ ਹੈ।”

- ਨਿਸ਼ਾਨ ਦੁਰਈਅੱਪਾ (Nishan Duraiappah), ਚੀਫ, ਪੀਲ ਰੀਜਨਲ ਪੁਲਿਸ

“2021 ਦੇ ਫਾਇਰ ਚੀਫ ਆਫ ਦ ਯੀਅਰ ਕੈਰੀਅਰ ਐਂਡ ਕੰਪੇਜਿਟ ਡਿਪਾਰਟਮੈਂਟਸ ਵਜੋਂ ਸਾਨੂੰ, ਚੀਫ ਬਿਲ ਬੇਏਸ ਨੂੰ ਸਨਮਾਨਿਤ ਕਰਨ ਤੇ ਬਹੁਤ ਮਾਣ ਹੈ। ਫਾਇਰ ਚੀਫ ਦੀ ਭੂਮਿਕਾ ਲਈ, ਬਹੁਤ ਹੀ ਉੱਚ ਕਿਸਮ ਦੇ ਨਿੱਜੀ ਅਤੇ ਪੇਸ਼ਾਵਰ ਸਟੈਂਡਰਡ ਦੀ ਲੋੜ ਹੁੰਦੀ ਹੈ। ਫਾਇਰ ਚੀਫ ਆਫ ਦ ਯੀਅਰ ਦੇ ਅਵਾਰਡ ਲਈ, ਅਸੀਂ ਅਜਿਹੇ ਗੁਣਾਂ ਤੇ ਵਿਚਾਰ ਕਰਦੇ ਹਾਂ, ਜੋ ਪਹਿਲਾਂ ਤੋਂ ਇਸ ਉੱਚ ਸੀਮਾ ਤੋਂ ਵਧ ਕੇ ਹੋਣ। ਅਜਿਹੀ ਉੱਤਮਤਾ ਨੂੰ ਸਨਮਾਨਿਤ ਕਰਨਾ, ਸਾਨੂੰ ਸਾਰਿਆਂ ਨੂੰ ਸੰਭਾਵਨਾਵਾਂ ਨਾਲ ਭਰੇ ਬਿਹਤਰ ਭਵਿੱਖ ਦੇ ਪ੍ਰਤੀ ਪ੍ਰੇਰਿਤ ਕਰਦਾ ਹੈ, ਜੋ ਚੀਫ ਬੇਏਸ ਵਿੱਚ ਹੈ। ਚੀਫ ਬੇਏਸ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ ਅਤੇ ਸਿਟੀ ਆਫ ਬ੍ਰੈਂਪਟਨ ਨੂੰ ਵਧਾਈ ਹੋਵੇ। ਅਸੀਂ ਤੁਹਾਡੀ ਸਾਰਿਆਂ ਦੀ ਪ੍ਰਸ਼ੰਸਾ ਕਰਦੇ ਹਾਂ।”

- ਚੀਫ ਜੌਨ ਮੈਕੀਰਨੀ (John McKearney), ਪ੍ਰੈਜੀਡੈਂਟ ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਸ, ਵਿਸਲਰ ਫਾਇਰ ਚੀਫ

“ਕੈਨੇਡੀਅਨ ਐਸੋਸੀਏਸ਼ਨ ਆਫ ਫਾਇਰ ਚੀਫਸ (ਸੀ.ਏ.ਐਫ.ਸੀ.) ਅਤੇ ਕੈਨੇਡਾ ਦੇ ਫਾਇਰ ਅੰਡਰਰਾਈਟਰਸ ਸਰਵੇ ਵੱਲੋਂ ਫਾਇਰ ਚੀਫ ਆਫ ਦ ਯੀਅਰ ਵਜੋਂ ਸਨਮਾਨਿਤ ਕੀਤਾ ਜਾਣਾ ਬੇਹੱਦ ਸਨਮਾਨ ਦੀ ਗੱਲ ਹੈ। ਇਸ ਭੂਮਿਕਾ ਵਿੱਚ ਮੇਰੀ ਸਫਲਤਾ ਪੂਰੀ ਤਰ੍ਹਾਂ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ ਦੀ ਟੀਮ ਦੇ ਜਾਰੀ ਸਹਿਯੋਗ ਅਤੇ ਸਫਲਤਾ ਦੇ ਕਾਰਨ ਹੈ। ਅਸੀਂ ਸਮੂਹਿਕ ਤੌਰ ਤੇ ਜੋ ਵੀ ਹਾਸਲ ਕੀਤਾ ਹੈ, ਮੈਨੂੰ ਉਸਤੇ ਬਹੁਤ ਮਾਣ ਹੈ ਅਤੇ ਬ੍ਰੈਂਪਟਨ, ਸਾਡੀ ਫਾਇਰ ਸਰਵਿਸ ਅਤੇ ਸ਼ਾਨਦਾਰ ਕਮਿਊਨਿਟੀ ਨੂੰ ਸੇਵਾ ਦੇਣਾ ਖੁਸ਼ਕਿਸਮਤੀ ਹੈ।”

- ਬਿਲ ਬੇਏਸ (Bill Boyes), ਚੀਫ, ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Prabhjot.Kainth@brampton.ca

